



ਮੈਨੇਜਰ
ਪੰਜਾਬ ਐਂਡ ਸਿੰਧ ਬੈਂਕ
The Manager Punjab
& Sind Bank

.....
.....

ਸ੍ਰੀ ਮਾਨ ਜੀ
Dear Sir,

ਮੈਂ/ ਅਸੀਂ ਰੁਪਏ ਦੀ ਕਰਜ਼ੇ ਦੀ ਸੁਵਿਧਾ ਲਈ ਬੇਨਤੀ ਕਰਦਾ ਹਾਂ। ਇਸ ਕਰਜ਼ੇ ਦੀ ਅਦਾਇਗੀ ਭਾਰਤੀ ਰਿਜ਼ਰਵ ਬੈਂਕ ਦੀ ਸਲਾਨਾ ਘੱਟ ਤੋਂ ਘੱਟ ਦਰ ਨਾਲ ਵਾਧੂ ਦਰ ਸਮਾਂ ਅਵਧੀਆਂ ਵਿੱਚ ਕੀਤੀ ਜਾਵੇਗੀ। ਬੈਂਕ ਨੂੰ ਪੂਰੇ ਅਧਿਕਾਰ ਹੋਣਗੇ ਕਿ ਉਹ ਹੋਰ ਰਾਸ਼ਟਰੀ ਬੈਂਕਾਂ ਦੀ ਤਰ੍ਹਾਂ ਕਰਜ਼ੇ ਦੀਆਂ ਵਿਆਜ ਦਰਾਂ ਵਿੱਚ ਸਮੇਂ-ਸਮੇਂ ਤੇ ਹੋਣ ਵਾਲੇ ਵਾਧੇ ਅਨੁਸਾਰ ਵਿਆਜ ਦਰ ਵਿੱਚ ਵਾਧਾ ਕਰ ਸਕਦੇ ਹਨ।

I/We hereby apply for the facility of* for Rs. repayable with interest @% p.a. above the Reserve Bank of India rate, subject to a minimum rate of interest of % p.a. withrest. The Bank shall in its absolute and sole discretion be entitled to enhance the rate of interest at any time as per the market lending rate of interest charged on such loans or advances by Nationalised banks.

ਮੈਂ/ ਅਸੀਂ ਇਹ ਵੀ ਘੋਸ਼ਿਤ ਕਰਦਾ ਹਾਂ/ ਕਰਦੇ ਹਾਂ ਕਿ ਅਦਾਇਗੀ ਇੱਕਮੁਸ਼ਤ ਰਾਸ਼ੀ/ ਪ੍ਰਤੀ ਮਹੀਨਾ ਰੁਪਏ ਦੀ ਘੱਟ ਤੋਂ ਘੱਟ ਰਾਸ਼ੀ ਦੁਆਰਾ ਅਤੇ ਬੈਂਕ ਦੁਆਰਾ ਕਿਸੇ ਵੀ ਸਮੇਂ ਖਾਤੇ ਵਿੱਚ ਜੋੜਨ ਦੀ ਮੰਗ ਤੇ ਕਰ ਦਿੱਤੀ ਜਾਵੇਗੀ।

I/We undertake to repay the loan in lumpsum shortly/by paying atleast a sum of Rs. per month, subject to the bank's unfettered right to demand adjustment at any time.

ਤੁਹਾਡੇ ਦੁਆਰਾ ਉਪਰਕੋਤ ਪ੍ਰਦਾਨ ਕੀਤੇ ਗਏ ਕਰਜ਼ੇ ਦੀ ਅਦਾਇਗੀ ਅਤੇ ਬਕਾਇਆ ਰਾਸ਼ੀ ਅਤੇ ਸਮੇਂ-ਸਮੇਂ ਤੇ ਬਕਾਇਆ ਰਾਸ਼ੀ ਦੀ ਮੁੜ-ਅਦਾਇਗੀ ਦੇ ਏਵਜ਼ ਵਿੱਚੋਂ ਮੈਂ/ ਅਸੀਂ ਹੇਠਾਂ ਲਿਖੇ ਮੱਦ ਆਪ ਜੀ ਦੇ ਸਨਮੁੱਖ ਮੁੜ-ਅਦਾਇਗੀ ਵੱਜੋਂ ਪੇਸ਼ ਕਰਦੇ ਹਾਂ।

As security for the repayment of balance due and outstanding from time to time of the above which you may grant to me. I/We deposit with you the following :

ਜਮ੍ਹਾਂ ਦੀ ਕਿਸਮ ਅਤੇ ਖਾਤਾ ਨੰਬਰ Type of deposit and A/c Number	ਦੇ ਪੱਖ ਵਿੱਚ Favouring	ਸ਼ਾਖਾ Branch	ਮਿਤੀ Date	ਜਮ੍ਹਾਂ ਕੀਤੀ ਗਈ ਰਾਸ਼ੀ Amount of Deposit	ਸਮਾਪਤੀ ਦੀ ਮਿਤੀ Date of Maturity
--	--------------------------	-----------------	--------------	---	------------------------------------

ਉਕਤ (ਜਿਸਨੂੰ ਅੱਗੇ ਚਲ ਕੇ ਜਮ੍ਹਾਂ ਆਖਿਆ ਜਾਵੇਗਾ) ਨੂੰ ਹੁਣ ਅੱਗੇ ਜਾਰੀ ਪ੍ਰਤੀਬੁਤੀ ਵੱਜੋਂ ਮੰਨਿਆ ਜਾਵੇ, ਭਾਵੇਂ ਖਾਤੇ ਵਿੱਚ ਜਮ੍ਹਾਂ ਬਕਾਇਆ ਘੱਟ ਰਹਿ ਜਾਵੇ ਅਤੇ ਖਾਤਾ ਕਿਸੇ ਵੀ ਵਕਤ ਅਤੇ ਸਮੇਂ-ਸਮੇਂ ਤੇ ਸਮਾਪਤ ਹੋ ਗਿਆ ਹੋਵੇ।

The said..... (hereinafter referred to as deposit(s) is to be treated as a continuing security even if the*.....account runs into credit, reduced or extinguished at any time or from time to time.

ਜੇਕਰ ਮੇਰੇ/ ਸਾਡੇ ਦੁਆਰਾ ਬਕਾਇਆ ਦੇਣਯੋਗ ਵਿਆਜ ਅਤੇ ਬੈਂਕ ਚਾਰਜਜ਼ ਦਾ ਭੁਗਤਾਨ ਅਦਾਇਗੀਯੋਗ ਮਿਤੀ ਤੋਂ ਪਹਿਲਾਂ ਨਹੀਂ ਕੀਤਾ ਜਾਂਦਾ, ਤਾਂ ਬੈਂਕ ਮੈਨੂੰ/ ਸਾਨੂੰ ਸੂਚਿਤ ਕੀਤੇ ਜਮ੍ਹਾਂ ਤੋਂ ਪ੍ਰਾਪਤ ਹੋਣ ਵਾਲੀਆਂ ਪ੍ਰਾਪਤੀਆਂ ਨੂੰ ਖਾਤੇ ਵਿੱਚ ਜਮ੍ਹਾਂ ਕਰ ਸਕਦੀ ਹੈ।

If the * together with interest and bank charges payable by me is/are not paidbefore without reference to me/us.

d`0Ik`0m0

ਜੇਕਰ ਬੈਂਕ ਜਮ੍ਹਾਂ ਦੀ ਸਮਾਪਤੀ ਤੋਂ ਪਹਿਲਾਂ ਮੈਨੂੰ/ ਸਾਨੂੰ ਪ੍ਰਦਾਨ ਕੀਤੇ ਗਏ ਦੀ ਮੰਗ ਕਰਦਾ ਹੈ, ਤਾਂ ਅਜਿਹੀ ਅਵੱਸਥਾ ਵਿੱਚ ਬੈਂਕ ਬਗੈਰ ਕਿਸੇ ਅੱਗੇਤਰੀ ਸੂਚਨਾ ਦਿੱਤੇ ਜਮ੍ਹਾਂ ਦਾ ਪਹਿਲਾਂ ਭੁਗਤਾਨ ਕਰ ਕੇ ਖਾਤੇ ਵਿੱਚ ਅਡਜੱਸਟ ਕਰ ਸਕਦਾ ਹੈ ਅਤੇ ਬੈਂਕ ਅਜਿਹੀ ਅਵੱਸਥਾ ਵਿੱਚ ਪਹਿਲਾਂ ਭੁਗਤਾਨ ਸਥਿਤੀ ਵਿੱਚ ਦਿੱਤੇ ਜਾਣ ਵਾਲੇ ਵਿਆਜ ਦਾ ਭੁਗਤਾਨ ਕਰ ਸਕਦਾ ਹੈ।

If the bank recalls the* granted to me/us before the maturity of the deposit(s), the bank in that event shall be entitled to adjust the * account without reference to me/us by prepayment of the deposit(s) and in that case may allow such rate of interest as is payable as per the rules of the bank in case of prepayment.

ਜੇਕਰ ਉਕਤ ਜਮ੍ਹਾਂ ਨੂੰ ਅੱਗੇ ਅਵਧੀ ਲਈ ਨਵਿਆਇਆ ਜਾਂਦਾ ਹੈ, ਤਾਂ ਇਹ ਨਵਿਆਇਆ ਜਮ੍ਹਾਂ ਬੈਂਕ ਕੋਲ ਲਗਾਤਾਰ ਪ੍ਰਤੀਭੂਤੀ ਦੇ ਰੂਪ ਵਿੱਚ ਰੱਖੀ ਜਾਵੇਗੀ, ਜਦੋਂ ਤੱਕ ਕਿ ਬੈਂਕ ਦੇ ਸਾਰੇ ਚਾਰਜਸ (ਵਿਆਜ ਸਹਿਤ) ਦਾ ਭੁਗਤਾਨ ਨਹੀਂ ਹੋ ਜਾਂਦਾ।

If the deposit(s) is/are renewed for a further period, then until the*together with interest and bank charges is paid in full, the renewed deposit(s) shall continue to be held as security.

ਮੈਂ/ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਬੈਂਕ ਇਸ ਜਮ੍ਹਾਂ ਅਤੇ ਨਵਿਆਉਣ ਕਰਨਾਂ ਤੇ ਪ੍ਰਾਪਤ ਕੀਤੀ ਮਹੀਨੇਵਾਰ/ ਤਿਮਾਹੀ/ ਛਿਮਾਹੀ/ ਸਲਾਨਾ ਵਿਆਜ ਨੂੰ ਖਾਤੇ ਵਿੱਚ ਜਮ੍ਹਾਂ ਕਰ ਸਕਦਾ ਹੈ।

I/We hereby agree to your crediting the monthly/quarterly/half yearly/yearly, or other interest payable on the deposit(s) or its renewals of the said*account.

ਮੈਂ/ਅਸੀਂ ਇਹ ਵੀ ਘੋਸ਼ਣਾ ਕਰਦਾ ਹਾਂ/ ਕਰਦੇ ਹਾਂ ਕਿ ਮੈਂ/ ਅਸੀਂ ਇਸ ਜਮ੍ਹਾਂ ਦੀ ਵਰਤੋਂ ਕਿਸੀ ਹੋਰ ਰੂਪ ਵਿੱਚ ਨਹੀਂ ਕੀਤੀ ਹੈ ਅਤੇ ਇਸ ਉਪਰ ਭਾਰ ਨਹੀਂ ਹੈ, ਬੈਂਕ ਦੀ ਲਿਖਤੀ ਆਗਿਆ ਬਗੈਰ ਇਹ ਜਮ੍ਹਾਂ ਬੈਂਕ ਦੇ ਕੋਲ ਭਾਰ ਤੋਂ ਮੁਕਤ ਹੀ ਰਹਿਣਗੇ ਅਤੇ ਕਿਸੀ ਤੀਜੀ ਧਿਰ ਦੇ ਦਾਅਵੇ ਤੋਂ ਮੁਕਤ ਰੱਖਾਂਗੇ।

I/We hereby declare that I/We have not encumbered/assigned or otherwise dealt with the deposit(s) in any way and that they are and will continue to remain free all claims, encumbrances by any third party till the bank permits me/us to do so in writing.

ਮੈਂ/ ਅਸੀਂ ਇਸਦੀ ਪੁਸ਼ਟੀ ਕਰਦਾ ਹਾਂ/ ਕਰਦੇ ਹਾਂ ਅਤੇ ਸਹਿਮਤ ਹਾਂ ਕਿ ਬੈਂਕ ਦੇ ਆਮ ਮੁਕੱਦਮੇਬਾਜੀ ਦੇ ਅਧੀਨ ਬੈਂਕ ਨੂੰ ਇਹ ਅਧਿਕਾਰ ਹੋਵੇਗਾ ਕਿ ਬੈਂਕ ਮੈਨੂੰ/ ਸਾਨੂੰ ਬਗੈਰ ਕੋਈ ਨੋਟਿਸ ਦਿੱਤੇ ਇਸ ਜਮ੍ਹਾਂ ਨੂੰ ਖਰਚ ਕੀਤੇ ਜਾਣ ਵਾਲੀ ਦੇਯਤਾ, ਚਾਹੇ ਉਹ ਅਸਲ ਹੋਵੇ ਜਾਂ ਅਚਾਨਕ ਹੋਵੇ, ਦੇ ਏਵਜ ਵਿੱਚ ਇਨ੍ਹਾਂ ਜਮ੍ਹਾਂ ਦੇ ਨਿਪਟਾਰਾ ਕਰ ਸਕਦਾ ਹੈ।

I/We hereby confirm and agree that in addition to your right of general lien which you have as banker, you shall also have the right at any time and without prior notice to me/us to set off these deposit(s) against any liability incurred or to be incurred by me/us to you whether such liability be actual or contingent.

ਆਪ ਜੀ ਦਾ ਵਿਸ਼ਵਾਸਪਾਤਰ / Yours faithfully

ਨਾਮ : NAME
ਪਤਾ : ADDRESS
ਸਥਾਨ : PLACE
ਮਿਤੀ : DATE

ਅਡਵਾਂਸ ਦੇ ਰੂਪ ਮੰਗ ਕਰਜ਼ਾ/ ਓਵਰਡਰਾਫਟ/ ਕੈਸ਼ ਕ੍ਰੈਡਿਟ, ਜੋ ਲਾਗੂ ਨਾ ਹੋਵੇ ਕੱਟ ਦਿਓ
*Strike nature of advance e.g. demand loan/overdraft/cash credit.
Strike off portions not applicable